

# ਪਰਿਵਾਰ ਦੇ ਸਦੱਸਾਂ ਦੀ ਹਿਰਾਸਤ ਜਾਂ ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਸੰਕਟਕਾਲੀਨ ਯੋਜਨਾ

ਤੁਸੀਂ ਇਕੱਲੇ ਨਹੀਂ ਹੋ। ਸਭ ਤੋਂ ਚੰਗੀ ਪ੍ਰਤੀਕਿਰਿਆ ਹੈ ਤਿਆਰ ਰਹਿਣਾ!

ਇੱਕ ਯੋਜਨਾ ਤਿਆਰ ਕਰੋ:

1. ਆਪਣੇ ਜੀਵਨ ਸਾਥੀ ਅਤੇ ਘਰ ਦੇ ਹੋਰ ਬਾਲਗਾਂ ਨਾਲ ਦੇਸਤਾਂ ਤੇ ਪਰਿਵਾਰਕ ਸਦੱਸਾਂ ਦੀ ਇੱਕ ਸੂਚੀ ਬਣਾਉ, ਜਿਸ ਨੂੰ ਹਰ ਕੋਈ ਦੇਖ ਸਕੇ, ਜੋ ਤੁਹਾਡੇ ਪਰਿਵਾਰ ਦੇ ਸਦੱਸ ਦੀ ਹਿਰਾਸਤ ਦੇ ਮਾਮਲੇ ਵਿੱਚ ਮਦਦ ਕਰ ਸਕਣ।
2. ਕਿਸੀ ਦਾ ਪਤਾ ਲਗਾਉ ਜੋ ਤੁਹਾਡੇ ਜਾਂ ਤੁਹਾਡੇ ਜੀਵਨ ਸਾਥੀ ਦਾ ਦੇਸ਼ ਨਿਕਾਲਾ ਹੋ ਜਾਣ 'ਤੇ ਤੁਹਾਡੇ ਬੱਚਿਆਂ ਦੀ ਦੇਖ-ਭਾਲ ਕਰ ਸਕੇ। ਵਿਅਕਤੀ ਨਾਲ ਆਪਣੇ ਬੱਚਿਆਂ ਦੀ ਦੇਖ-ਭਾਲ ਦੀ ਜਿੰਮੇਵਾਰੀਆਂ ਬਾਰੇ ਗੱਲਬਾਤ ਕਰੋ। ਜੇਕਰ ਸੰਭਵ ਹੋ ਸਕੇ ਤਾਂ ਕੁਝ ਪੈਸਾ ਖਰਚਿਆਂ ਅਤੇ ਹਿਰਾਸਤ ਵਿੱਚ ਲਿੱਤੇ ਵਿਅਕਤੀ ਦੀ ਆਮਦਨ ਵਿੱਚ ਹੋਏ ਘਾਟੇ ਵਿੱਚ ਮਦਦ ਕਰਨ ਲਈ ਬਚਾ ਕੇ ਰੱਖੋ।
3. ਜੇਕਰ ਸੰਭਵ ਹੋਵੇ ਤਾਂ ਪੈਸੇ ਦੀ ਇੱਕ ਸੰਕਟਕਾਲੀਨ ਫੰਡ ਵਿੱਚ ਬਚਤ ਕਰੋ ਤਾਂਕਿ ਜੇਕਰ ਕੋਈ ਹਿਰਾਸਤ ਵਿੱਚ ਲਿੱਤਾ ਜਾਂਦਾ ਹੈ ਤਾਂ ਖਰਚਿਆਂ ਵਿੱਚ ਅਤੇ ਆਮਦਨ ਵਿੱਚ ਘਾਟੇ ਦੇ ਸਮੇਂ ਮਦਦ ਕਰ ਸਕੇ।
4. ਆਪਣੇ ਬੱਚੇ ਦੇ ਸਕੂਲ ਵਿੱਚ ਸੰਕਟਕਾਲੀਨ ਸੰਪਰਕ ਜਾਣਕਾਰੀ ਨੂੰ ਬਾਲਗਾਂ (ਉਦਾਹਰਣ ਦੇ ਤੌਰ 'ਤੇ, ਪਰਿਵਾਰਕ ਸਦੱਸ, ਦੋਸਤ, ਬੇਬੀਸੀਟਰਸ, ਪੜ੍ਹੇਸੀ, ਜਾਂ ਹੋਰ ਸਕੂਲ ਮਾਪੇ) ਦੇ ਨਾਮ ਤੇ ਟੈਲੀਫੋਨ ਨੰਬਰ ਜੋੜ ਕੇ ਨਵਪੂਰਤ ਕਰਨ ਲਈ ਕੁਝ ਸਮੇਂ ਨਿਕਾਲੇ, ਜੋ ਤੁਹਾਡੀ ਗੈਰਹਾਜ਼ਰੀ ਵਿੱਚ ਤੁਹਾਡੇ ਬੱਚਿਆਂ ਨੂੰ ਪਿਕ-ਅੱਪ ਕਰ ਸਕਣ। ਇਸ ਨੂੰ ਆਪਣੇ ਸਕੂਲ, ਪ੍ਰੀ-ਕੇ, ਚਾਈਲਡਕੇਅਰ ਪ੍ਰੋਗਰਾਮ ਤੇ ਸਕੂਲ ਦੇ ਬਾਅਦ ਦੇ ਕਿਸੀ ਪ੍ਰੋਗਰਾਮ ਲਈ ਕਰੋ ਜਿਸ ਵਿੱਚ ਤੁਹਾਡਾ ਬੱਚਾ ਭਾਗੀਦਾਰੀ ਕਰਦਾ ਹੈ।
5. ਜੇਕਰ ਤੁਹਾਡੇ ਬੱਚੇ ਯੂਐਸ ਦੇ ਨਾਗਰਿਕ ਹਨ ਤੇ ਉਨ੍ਹਾਂ ਲਈ ਤੁਹਾਡੇ ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਯੂਐਸ ਤੋਂ ਬਾਹਰ ਯਾਤਰਾ ਕਰਨਾ ਜ਼ਰੂਰੀ ਹੋ ਜਾਵੇ ਤਾਂ ਯਕੀਨੀ ਬਣਾਉ ਕਿ ਉਨ੍ਹਾਂ ਦੇ ਕੋਲ ਯੂਐਸ ਪਾਸਪੋਰਟਸ ਹੋਣ। ਫਾਰਮ ਯੂਐਸ ਪੋਸਟ ਆਫਿਸਿਸ ਵਿੱਚ ਉਪਲੱਬਧ ਹਨ।
6. ਆਪਣੇ ਇਮੀਗ੍ਰੇਸ਼ਨ ਦੇ ਸਾਰੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਤਿਆਰ ਕਰੋ। ਆਪਣੇ ਵਿਸ਼ਵਾਸ ਦੇ ਕਿਸੀ ਦੋਸਤ ਜਾਂ ਪਰਿਵਾਰਕ ਸਦੱਸ ਕੋਲ ਆਪਣੇ ਸਾਰੇ ਦਸਤਾਵੇਜ਼ਾਂ ਦੀ ਇੱਕ ਕਾਪੀ ਰੱਖੋ।
7. ਕੀਤੇ ਜਾਣ ਵਾਲੇ ਕੰਮਾਂ ਦੀ ਇੱਕ ਸੂਚੀ ਤਿਆਰ ਕਰੋ ਜੋ ਬੱਚਿਆਂ ਨੂੰ ਕਰਨੇ ਚਾਹੀਦੇ ਹਨ ਜਦੋਂ ਉਨ੍ਹਾਂ ਦੇ ਮਾਪੇ ਉਸ ਸਮੇਂ ਘਰ ਨਾ ਮੁੜਣ ਜਦੋਂ ਉਨ੍ਹਾਂ ਨੂੰ ਪਹੁੰਚ ਜਾਣਾ ਚਾਹੀਦਾ ਹੋਵੇ।
8. ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਤਿਆਰ ਕਰੋ ਜੋ ਮਾਪੇ ਜਾਂ ਸਰਪ੍ਰਸਤ ਦੇਸ਼ ਨਿਕਾਲੇ ਜਾਂ ਹਿਰਾਸਤ ਵਿੱਚ ਲਿੱਤੇ ਜਾਣ ਸਮੇਂ ਕਰ ਸਕਦੇ ਹਨ।
  - a. ਕਮਿਊਨਿਟੀ ਏਜੰਸੀ ਨੂੰ ਫੋਨ ਕਰੋ ਜੋ ਇਮੀਗ੍ਰੇਸ਼ਨ ਬਾਰੇ ਕਾਨੂੰਨੀ ਮਦਦ ਦਿੰਦੀ ਹੋਵੇ।

- b. ਜੇਕਰ ਪਰਿਵਾਰ ਦਾ ਸਦੱਸ ਜਾਂ ਦੇਸਤ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਹੋਵੇ ਤੇ ਉਸ ਕੋਲ ਵਕੀਲ ਨਾ ਹੋਵੇ ਤਾਂ ਉਹ ਵਿਅਕਤੀ ਜਾਂ ਪਰਿਵਾਰ ਦਾ ਸਦੱਸ ਦ ਲੀਗਲ ਏਡ ਸੋਸਾਇਟੀ ਇਮੀਗ੍ਰੇਸ਼ਨ ਹਾਟਲਾਈਨ (The Legal Aid Society Immigration Hotline) ਨੂੰ ਕਾਲ ਕਰ ਸਕਦਾ ਹੈ:

844-955-3425

- ਜੇਕਰ ਕਿਸੀ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਹੋਵੇ ਤੇ ਤੁਹਾਨੂੰ ਪਤਾ ਨਾ ਚਲੇ ਕਿ ਉਹ ਕਿੱਥੇ ਹੈ ਤਾਂ ਤੁਸੀਂ ICE ਨੂੰ 212.264.5085 'ਤੇ ਕਾਲ ਕਰ ਸਕਦੇ ਹੋ ਜਾਂ [www.ice.gov/locator](http://www.ice.gov/locator) 'ਤੇ ਆਨਲਾਈਨ ਖੋਜ ਕਰ ਸਕਦੇ ਹੋ।
  - ਸੰਕਟਕਾਲੀਨ ਸਮੇਂ ਵਿੱਚ ਕਾਲ ਕਰਨ ਲਈ ਆਪਣੇ ਪਰਿਵਾਰ ਦੇ ਸਦੱਸਾਂ ਤੇ ਉਨ੍ਹਾਂ ਦੇ ਨੰਬਰਾਂ ਦੀ ਸੂਚੀ ਨੂੰ ਆਪਣੇ ਮੂਲ ਦੇ ਦੇਸ਼ ਵਿੱਚ ਰੱਖੋ।
9. ਆਪਣੇ ਨਾਲ ਹਮੇਸ਼ਾਂ ਕਾਨੂੰਨੀ ਸੇਵਾ ਪ੍ਰਦਾਤਾ ਤੇ ਪਰਿਵਾਰ ਦੇ ਸਦੱਸਾਂ ਦੇ ਟੈਲੀਫੋਨ ਨੰਬਰਾਂ ਦੀ ਸੂਚੀ ਹਮੇਸ਼ਾਂ ਰੱਖੋ ਜੋ ਤੁਹਾਨੂੰ ਹਿਰਾਸਤ ਵਿੱਚ ਲਿੱਤੇ ਜਾਣ ਦੇ ਮਾਮਲੇ ਵਿੱਚ ਕਾਲ ਕਰ ਸਕਣ।
10. ਯਾਦ ਰੱਖੋ, ਜੇਕਰ ਤੁਹਾਨੂੰ ICE ਦੇ ਏਜੰਟ ਪਕੜ ਲੈਣ ਤਾਂ ਚੁੱਪ ਰਹਿਣ ਦਾ ਤੁਹਾਡਾ ਅਧਿਕਾਰ ਹੈ! ਤੁਸੀਂ ਆਪਣਾ ਨਾਮ ਤੇ ਮੌਜੂਦਾ ਪਛਾਣ ਜਰੂਰ ਦਿਉ ਪਰ ਅਫ਼ਸਰਾਂ ਨੂੰ ਹੋਰ ਸਵਾਲਾਂ ਦੇ ਜਵਾਬ ਦੇਣ ਜਾਂ ਉਨ੍ਹਾਂ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਦੀ ਕੋਈ ਜਰੂਰਤ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਸਮਝਦੇ ਨਹੀਂ।
11. ਜੇਕਰ ਕੋਈ ਅਫ਼ਸਰ ਤੁਹਾਡੇ ਘਰ ਆਉਂਦਾ ਹੈ ਤਾਂ ਉਹ ਸਿਰਫ਼ ਸੂਚ ਵਾਰੰਟ ਨਾਲ ਹੀ ਦਾਖਲ ਹੋ ਸਕਦੇ ਹਨ ਜਾਂ ਘਰ ਵਿੱਚ ਕੋਈ ਉਨ੍ਹਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਵੇ ਤਾਂ। ਜੇਕਰ ਤੁਹਾਨੂੰ ਸ਼ੱਕ ਹੋ ਜਾਂਦਾ ਹੈ ਕਿ ICE ਏਜੰਟ ਤੁਹਾਡੇ ਘਰ ਵਿੱਚ ਹਨ ਤੇ ਉਨ੍ਹਾਂ ਕੋਲ ਸੂਚ ਵਾਰੰਟ ਨਹੀਂ ਹਨ ਤਾਂ ਦਰਵਾਜ਼ਾ ਨਾ ਖੋਲ੍ਹੋ।
12. ਜੇਕਰ ਤੁਸੀਂ ਯੂਐਸ ਵਿੱਚ ਦੋ ਸਾਲ ਤੋਂ ਜਿਆਦਾ ਤੋਂ ਹੋ, ਤਾਂ ਆਪਣੀ ਲਗਾਤਾਰ ਮੌਜੂਦਗੀ ਦਿਖਾਉਣ ਲਈ ਦਸਤਾਵੇਜ਼ ਇਕੱਠੇ ਕਰੋ ਤੇ ਆਪਣੇ ਕੋਲ ਰੱਖੋ।

ਆਪਣੇ ਅਧਿਕਾਰਾਂ ਬਾਰੇ ਜਾਣੋ! ਇਸ ਤੋਂ ਪਹਿਲਾਂ ਕਿ ਤੁਹਾਡਾ ਪਰਿਵਾਰ ਪ੍ਰਭਾਵਿਤ ਹੋਵੇ ਆਪਣੇ ਸਾਰੇ ਅਧਿਕਾਰਾਂ ਬਾਰੇ ਜਾਣਕਾਰੀ ਰੱਖੋ।